

ਤੁਹਾਡੀ ਸਿਹਤ, ਭਲਾਈ ਅਤੇ ਵਿੱਤਾਂ ਬਾਰੇ
ਫੈਸਲੇ ਕਰਨਾ...

ਕੌਣ ਫੈਸਲੇ ਕਰਦਾ ਹੈ ਜਦੋਂ ਤੁਸੀਂ ਨਾ ਕਰ
ਸਕਦੇ ਹੋਵੋਂ?



ਇੱਕ ਨਵਾਂ ਕਾਨੂੰਨ ਹੈ ਜੋ ਮਦਦ ਕਰ ਸਕਦਾ ਹੈ

ਕੀ ਤੁਹਾਨੂੰ ਕੋਈ ਅਜਿਹੀ ਬਿਮਾਰੀ, ਸੱਟ ਜਾਂ ਅਪੰਗਤਾ ਹੈ ਜੋ ਤੁਹਾਨੂੰ ਫੈਸਲੇ ਲੈਣ ਵਿੱਚ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ?

ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਸੰਭਾਲ ਕਰਦੇ ਹੋ, ਉਸ ਨਾਲ ਕੰਮ ਕਰਦੇ ਹੋ, ਜਾਂ ਉਸਨੂੰ ਜਾਣਦੇ ਹੋ ਜਿਸਨੂੰ ਫੈਸਲੇ ਲੈਣ ਵਿੱਚ ਸਮੱਸਿਆਵਾਂ ਹੋਣ?

ਕੀ ਤੁਸੀਂ ਪਹਿਲਾਂ ਤੋਂ ਹੀ ਯੋਜਨਾ ਬਣਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਭਵਿੱਖ ਵਿੱਚ ਆਪਣੇ ਆਪ ਲਈ ਮਹੱਤਵਪੂਰਨ ਫੈਸਲੇ ਲੈਣ ਦੇ ਅਯੋਗ ਹੋ ਜਾਵੋਂ?

ਇੱਕ ਨਵਾਂ ਕਾਨੂੰਨ ਹੈ ਜੋ ਮਦਦ ਕਰ ਸਕਦਾ ਹੈ।

ਦਿਮਾਗੀ ਸਮਰੱਥਾ ਕਾਨੂੰਨ 2005

ਹਰ ਰੋਜ਼ ਅਸੀਂ ਆਪਣੀਆਂ ਜਿੰਦਗੀਆਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਾਰੇ ਫੈਸਲੇ ਕਰਦੇ ਹਾਂ। ਫੈਸਲੇ ਕਰਨ ਦੀ ਯੋਗਤਾ ਨੂੰ **ਦਿਮਾਗੀ ਸਮਰੱਥਾ** ਆਖਿਆ ਜਾਂਦਾ ਹੈ। ਲੋਕਾਂ ਨੂੰ ਜਾਂ ਤਾਂ ਹਮੇਸ਼ਾ ਜਾਂ ਫਿਰ ਕਦੇ ਕਦੇ ਫੈਸਲੇ ਕਰਨ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਇਸ ਕਰਕੇ ਹੋ ਸਕਦਾ ਹੈ ਕਿਉਂਕਿ:

- ਉਹਨਾਂ ਨੂੰ ਸਿੱਖਣ ਵਿੱਚ ਅਪੰਗਤਾ ਹੈ
- ਉਹਨਾਂ ਨੂੰ ਸੋਚਣ ਸ਼ਕਤੀ ਵਿੱਚ ਕਮੀ ਦੀ ਬਿਮਾਰੀ (dementia) ਹੈ
- ਉਹਨਾਂ ਨੂੰ ਕੋਈ ਦਿਮਾਗੀ ਸਿਹਤ ਸਮੱਸਿਆ ਹੈ
- ਉਹਨਾਂ ਨੂੰ ਸਿਰ ਵਿੱਚ ਸੱਟ ਲੱਗੀ ਹੈ ਜਾਂ ਦਿਮਾਗੀ ਦੌਰਾ ਪਿਆ ਹੈ

ਅਤੇ ਸਾਡੇ ਵਿੱਚੋਂ ਕੋਈ ਵੀ ਪਹਿਲਾਂ ਹੀ ਯੋਜਨਾ ਬਣਾ ਸਕਦਾ ਹੈ ਜੇਕਰ ਭਵਿੱਖ ਵਿੱਚ ਸਾਨੂੰ ਦਿਮਾਗੀ ਸਮਰੱਥਾ ਦੀ ਕਮੀ ਹੋ ਜਾਵੇ ਉਦਾਹਰਨ ਲਈ ਕਿਸੇ ਹਾਦਸੇ ਕਰਕੇ।

ਦਿਮਾਗੀ ਸਮਰੱਥਾ ਕਾਨੂੰਨ (The Mental Capacity Act) ਨੂੰ

ਇੰਗਲੈਂਡ ਅਤੇ ਵੇਲਜ਼ ਵਿੱਚ ਅਪਰੈਲ 2007 ਤੋਂ ਲਾਗੂ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਇਹ ਉਹਨਾਂ ਹਾਲਾਤਾਂ ਵਿਚਲੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ। ਇਹ ਉਹਨਾਂ ਦੇ ਪਰਿਵਾਰਾਂ, ਸੰਭਾਲਕਾਂ, ਸਿਹਤ ਸਮਾਜਕ ਸੰਭਾਲ ਅਮਲੇ, ਅਤੇ ਹੋਰ ਲੋਕਾਂ ਨੂੰ ਵੀ ਪ੍ਰਭਾਵਿਤ ਕਰੇਗਾ ਜਿੰਨ੍ਹਾਂ ਦਾ ਉਹਨਾਂ ਨਾਲ ਸੰਪਰਕ ਹੋ ਸਕਦਾ ਹੈ। ਇਹ ਸਭ ਕਿਸਮਾਂ ਦੇ ਉਹਨਾਂ ਵੱਡੇ ਫੈਸਲਿਆਂ ਨੂੰ ਆਪਣੇ ਦਾਇਰੇ ਵਿੱਚ ਲੈ ਸਕੇਗਾ ਜਿੱਥੇ ਕਿਸੇ ਵਿਅਕਤੀ ਵਿੱਚ ਅਜਿਹੀਆਂ ਚੀਜ਼ਾਂ ਬਾਰੇ ਸਮਰੱਥਾ ਵਿੱਚ ਕਮੀ ਹੋ ਜਾਵੇ ਜਿਵੇਂ ਕਿ ਵਿੱਤੀ, ਸਮਾਜਕ ਸੰਭਾਲ, ਡਾਕਟਰੀ ਇਲਾਜ ਅਤੇ ਖੋਜ ਪ੍ਰਬੰਧਨ ਅਤੇ ਨਾਲ ਹੀ ਨਾਲ ਰੋਜ਼ਾਨਾ ਜੀਵਨ ਵਿੱਚ ਲਏ ਜਾਣ ਵਾਲੇ ਫੈਸਲੇ।

ਕਾਨੂੰਨ ਆਮ ਤੌਰ ਤੇ 16 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਪ੍ਰਭਾਵਿਤ ਕਰੇਗਾ।

ਕਾਨੂੰਨ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ?

ਜੇ ਤੁਸੀਂ ਕੁਝ ਫੈਸਲੇ ਲੈਣ ਦੇ ਅਯੋਗ ਹੋ ਤਾਂ ਕਾਨੂੰਨ ਵਰਣਨ ਕਰਦਾ ਹੈ ਕਿ:

- ਤੁਹਾਨੂੰ ਤੁਹਾਡੇ ਆਪਣੇ ਫੈਸਲੇ ਕਰਨ ਵਿੱਚ ਵੱਧ ਤੋਂ ਵੱਧ ਸੰਭਵ ਮਦਦ ਮਿਲਣੀ ਚਾਹੀਦੀ ਹੈ
- ਤੁਹਾਡੀ ਇਸ **ਸਮਰੱਥਾ ਦਾ ਮੁਲਾਂਕਣ** ਕਿਵੇਂ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵਿਸ਼ੇਸ਼ ਸਮੇਂ ਤੇ ਤੁਸੀਂ ਕੋਈ ਵਿਸ਼ੇਸ਼ ਫੈਸਲਾ ਕਰਨ ਦੇ ਯੋਗ ਹੋ ਜਾਂ ਨਹੀਂ
- ਕਿ ਚਾਹੇ ਤੁਹਾਡੇ ਕੋਲ ਕਿਸੇ ਬਹੁਤ ਗੁੰਝਲਦਾਰ ਫੈਸਲੇ ਨੂੰ ਆਪਣੇ ਆਪ ਕਰਨ ਦੀ ਸਮਰੱਥਾ ਨਾ ਵੀ ਹੋਵੇ ਤਾਂ ਵੀ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਵਧੇਰੇ ਸਿੱਧੇ ਸਾਧੇ ਫੈਸਲੇ ਲੈਣ ਦੇ ਵੀ ਅਯੋਗ ਹੋ
- ਚਾਹੇ ਕਿਸੇ ਹੋਰ ਨੇ ਤੁਹਾਡੀ ਥਾਂ ਤੇ ਫੈਸਲਾ ਲੈਣਾ ਹੋਵੇ ਤਾਂ ਵੀ ਤੁਹਾਨੂੰ ਇਸ ਵਿੱਚ ਜਿੰਨਾ ਵੱਧ ਤੋਂ ਵੱਧ ਸੰਭਵ ਹੋਵੇ ਸੰਮਿਲਤ ਕੀਤਾ ਜਾਣਾ ਚਾਹੀਦਾ ਹੈ
- ਤੁਹਾਡੀ ਥਾਂ ਤੇ ਫੈਸਲੇ ਕਰਨ ਵਾਲੇ ਕਿਸੇ ਨੂੰ ਵੀ ਲਾਜ਼ਮੀ ਤੌਰ ਤੇ ਤੁਹਾਡੇ **ਸਭ ਤੋਂ ਵਧੀਆ ਹਿੱਤਾਂ** ਵਿੱਚ ਕੰਮ ਕਰਨਾ ਚਾਹੀਦਾ ਹੈ
- ਹੁਣ ਇੱਕ ਨਵਾਂ ਸੁਰੱਖਿਆ ਪ੍ਰਬੰਧ, **ਸੁਤੰਤਰ ਦਿਮਾਗੀ ਸਮਰੱਥਾ ਵਕੀਲ (The Independent Mental Capacity Advocate-ICMA)** ਹੋਂਦ ਵਿੱਚ ਆਇਆ ਹੈ ਜੋ ਤੁਹਾਡੀ ਪ੍ਰਤੀਨਿਧਤਾ ਕਰਨ ਵਾਸਤੇ ਹੈ ਜੇਕਰ ਤੁਹਾਡੇ ਵਿੱਚ ਕੁਝ ਨਿਸ਼ਚਿਤ ਮਹੱਤਵਪੂਰਨ ਫੈਸਲੇ ਕਰਨ ਦੀ ਸਮਰੱਥਾ ਦੀ ਕਮੀ ਹੈ ਅਤੇ ਅਜਿਹਾ ਕੋਈ ਹੋਰ ਵਿਅਕਤੀ ਨਹੀਂ ਹੈ ਜਿਸ ਨਾਲ ਸਲਾਹ ਮਸ਼ਵਰਾ ਕੀਤਾ ਜਾ ਸਕੇ।

ਜੇ ਤੁਸੀਂ ਭਵਿੱਖ ਵਾਸਤੇ ਅਗਾਊਂ ਯੋਜਨਾ ਬਣਾਉਣਾ ਚਾਹੁੰਦੇ ਹੋ ਤਾਂ ਕਾਨੂੰਨ:

- ਤੁਹਾਨੂੰ ਇੱਕ **ਦੀਰਘਕਾਲੀਨ ਅਟਾਰਨੀ ਸ਼ਕਤੀ (The Lasting Power of Attorney)** ਬਣਾਉਣ ਦੀ ਆਗਿਆ ਦਿੰਦਾ ਹੈ ਜੋ ਤੁਹਾਨੂੰ ਕਿਸੇ ਨੂੰ ਤੁਹਾਡੇ ਵਿੱਤਾਂ ਅਤੇ ਜਾਇਦਾਦ ਜਾਂ ਤੁਹਾਡੀ ਸਿਹਤ ਸੰਭਾਲ ਅਤੇ ਭਲਾਈ ਵਾਸਤੇ ਫੈਸਲੇ ਕਰਨ ਲਈ ਨਿਯੁਕਤ ਕਰਨ ਦੇ

ਯੋਗ ਬਣਾਉਂਦੀ ਹੈ ਜੇਕਰ ਤੁਹਾਡੇ ਵਿੱਚ ਕਦੇ ਵੀ ਆਪਣੇ ਆਪ ਫੈਸਲੇ ਲੈਣ ਦੀ ਸਮਰੱਥਾ ਵਿੱਚ ਕਮੀ ਹੋ ਜਾਂਦੀ ਹੈ

- ਤੁਹਾਨੂੰ 'ਇਲਾਜ ਤੋਂ ਇਨਕਾਰ ਕਰਨ ਬਾਰੇ ਇੱਕ ਅਗਾਊਂ ਫੈਸਲਾ' ਲੈਣ ਦੇ ਯੋਗ ਬਣਾਉਂਦਾ ਹੈ ਜੇਕਰ ਕੋਈ ਵਿਸ਼ੇਸ਼ ਡਾਕਟਰੀ ਇਲਾਜ ਹੈ ਜੋ ਤੁਸੀਂ ਭਵਿੱਖ ਵਿੱਚ ਉਸ ਸਮੇਂ ਨਾ ਪ੍ਰਾਪਤ ਕਰਨਾ ਚਾਹੋ ਜਦੋਂ ਤੁਹਾਡੇ ਵਿੱਚ ਇਸਨੂੰ ਇਨਕਾਰ ਕਰਨ ਦੀ ਸਮਰੱਥਾ ਹੀ ਨਾ ਹੋਵੇ

ਜੇ ਤੁਸੀਂ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਬਿਨਾਂ ਤਨਖਾਹ ਦੇ ਸੰਭਾਲਕ ਹੋ ਤਾਂ ਕਾਨੂੰਨ:

- ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਤੁਸੀਂ ਉਸ ਵਿਅਕਤੀ ਦੇ ਥਾਂ ਤੇ ਕਦੋਂ ਅਤੇ ਕਿਵੇਂ ਕਾਰਵਾਈ ਕਰ ਸਕਦੇ ਹੋ ਜਿਸ ਵਿੱਚ ਫੈਸਲੇ ਕਰਨ ਦੀ ਸਮਰੱਥਾ ਦੀ ਕਮੀ ਹੈ - ਅਤੇ ਜੇ ਤੁਸੀਂ ਅਜਿਹਾ ਕਰ ਰਹੇ ਹੋ ਤਾਂ ਕੀ ਸੁਰੱਖਿਆ ਪ੍ਰਬੰਧ ਅਤੇ ਤੁਹਾਡੀਆਂ ਹੱਦਾਂ ਕੀ ਹਨ
- ਕਹਿੰਦਾ ਹੈ ਕਿ ਤੁਹਾਨੂੰ ਪੇਸ਼ੇਵਰਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਜਦੋਂ, ਉਦਾਹਰਨ ਦੇ ਲਈ, ਕੋਈ ਡਾਕਟਰ ਕਿਸੇ ਅਜਿਹੇ ਪਰਿਵਾਰਕ ਮੈਂਬਰ ਦੇ ਇਲਾਜ ਬਾਰੇ ਫੈਸਲਾ ਕਰਦਾ ਹੈ ਜਿਸ ਵਿੱਚ ਸਮਰੱਥਾ ਦੀ ਕਮੀ ਹੈ।

ਜੇ ਤੁਸੀਂ ਸਿਹਤ ਅਤੇ ਸਮਾਜਕ ਸੰਭਾਲ ਵਿੱਚ ਕੰਮ ਕਰਦੇ ਹੋ ਤਾਂ ਕਾਨੂੰਨ:

- ਕਿਸੇ ਵਿਅਕਤੀ ਦੀ ਦਿਮਾਗੀ ਸਮਰੱਥਾ ਦਾ ਮੁਲਾਂਕਣ ਕਰਨ ਵਾਸਤੇ ਅਤੇ ਉਹਨਾਂ ਦੇ ਸਭ ਤੋਂ ਵਧੀਆ ਹਿੱਤਾਂ ਦਾ ਨਿਰਣਾ ਕਰਨ ਵਾਸਤੇ ਢਾਂਚਾ ਪ੍ਰਦਾਨ ਕਰਦਾ ਹੈ ਜੇਕਰ ਉਹਨਾਂ ਵਿੱਚ ਫੈਸਲੇ ਕਰਨ ਦੀ ਸਮਰੱਥਾ ਦੀ ਕਮੀ ਹੈ
- ਵਿੱਚ ਸੁਰੱਖਿਆ ਪ੍ਰਬੰਧ ਅਤੇ ਸੀਮਾਵਾਂ ਹਨ ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਕੰਮ ਕਰ ਰਹੇ ਹੋ ਜੋ ਸੰਭਾਲ ਪ੍ਰਾਪਤ ਕਰਨ ਜਾਂ ਇਲਾਜ ਪ੍ਰਾਪਤ ਕਰਨ ਨੂੰ ਮਨਜ਼ੂਰੀ ਦੇਣ ਦੀ ਸਮਰੱਥਾ ਨਹੀਂ ਰੱਖਦਾ।

ਜੇ ਤੁਸੀਂ ਕਾਨੂੰਨੀ, ਬੈਂਕ ਸਬੰਧਿਤ ਜਾਂ ਸਲਾਹ ਸਬੰਧੀ ਖੇਤਰਾਂ ਵਿੱਚ ਕੰਮ ਕਰਦੇ ਹੋ ਤਾਂ ਕਾਨੂੰਨ:

- ਦਿਮਾਗੀ ਸਮਰੱਥਾ ਮੁੱਦਿਆਂ ਨਾਲ ਨਿਪਟਣ ਲਈ ਇੱਕ ਇਕਹਰੇ, ਤਰਕ-ਸੰਗਤ ਢਾਂਚੇ ਅਤੇ ਝਗੜਿਆਂ ਦਾ ਨਿਪਟਾਰਾ ਕਰਨ, ਸਿਹਤ ਅਤੇ ਭਲਾਈ ਮੁੱਦਿਆਂ ਅਤੇ ਉਹਨਾਂ ਲੋਕਾਂ ਦੇ ਵਿੱਤੀ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਸੁਧਰੀ ਪ੍ਰਣਾਲੀ ਦੀ ਸਿਰਜਣਾ ਕਰਦਾ ਹੈ ਜਿਨ੍ਹਾਂ ਵਿੱਚ ਸਮਰੱਥਾ ਦੀ ਕਮੀ ਹੁੰਦੀ ਹੈ।

ਕਾਨੂੰਨ ਮਹੱਤਵਪੂਰਨ ਸੁਰੱਖਿਆ ਪ੍ਰਬੰਧਾਂ ਦੀ ਸਿਰਜਣਾ ਕਰਦਾ ਹੈ:

- ਇੱਕ ਨਵੀਂ **ਬਚਾਓ ਅਦਾਲਤ (Court of Protection)** ਜਿਸ ਕੋਲ ਇਸ ਬਾਰੇ ਘੋਸ਼ਣਾਵਾਂ ਕਰਨ ਦੀ ਸ਼ਕਤੀ ਹੋਵੇਗੀ ਕਿ ਕੀ ਕਿਸੇ ਵਿੱਚ ਸਮਰੱਥਾ ਦੀ ਕਮੀ ਹੈ, ਅਤੇ ਇਸ ਕੋਲ ਕਿਸੇ ਅਜਿਹੇ ਵਿਅਕਤੀ ਦੀ ਥਾਂ ਤੇ ਕੰਮ ਕਰਨ ਅਤੇ ਫੈਸਲੇ ਲੈਣ ਵਾਸਤੇ ਆਦੇਸ਼ ਦੇਣ ਜਾਂ ਸਹਿਕਾਰੀਆਂ ਨੂੰ ਨਿਯੁਕਤ ਕਰਨ ਦੀ ਵੀ ਸ਼ਕਤੀ ਹੈ, ਜਿਸ ਵਿੱਚ ਸਮਰੱਥਾ ਦੀ ਕਮੀ ਹੈ। ਕਈ ਮੌਕਿਆਂ ਤੇ, ਹੋ ਸਕਦਾ ਹੈ ਕਿ ਮੁਸ਼ਕਿਲ ਸਥਿਤੀਆਂ ਨਾਲ ਨਿਪਟਣ ਲਈ ਹੋਰ ਤਰੀਕੇ ਵੀ ਹੋਣ ਜਿੰਨ੍ਹਾਂ ਵਿੱਚ ਅਦਾਲਤ ਤੱਕ ਜਾਣਾ ਹੀ ਨਾ ਪਵੇ, ਜਿਵੇਂ ਕਿ ਮੌਜੂਦਾ ਸ਼ਿਕਾਇਤਾਂ ਪ੍ਰਕਿਰਿਆਵਾਂ ਰਾਹੀਂ
- ਇੱਕ ਨਵਾਂ ਜਨਤਕ ਅਧਿਕਾਰੀ ਜਿਸਨੂੰ **ਜਨਤਕ ਸੰਰੱਖਿਅਕ (Public Guardian)** ਆਖਦੇ ਹਨ। ਜਿਸ ਕੋਲ ਇਸ ਕਾਨੂੰਨ ਤਹਿਤ ਬਹੁਤ ਸਾਰੇ ਕਰੱਤਵ ਹੋਣਗੇ ਜਿਸ ਵਿੱਚ ਸ਼ਾਮਲ ਹੈ ਦੀਰਘਕਾਲੀਨ ਅਟਾਰਨੀ ਸ਼ਕਤੀਆਂ (LPAs) ਦਾ ਪੰਜੀਕਰਨ ਕਰਨਾ ਅਤੇ ਅਦਾਲਤ ਵੱਲੋਂ ਨਿਯੁਕਤ ਸਹਿਕਾਰੀਆਂ ਦੀ ਨਿਗਰਾਨੀ ਕਰਨਾ। ਜਨਤਕ ਸੰਰੱਖਿਅਕ ਨੂੰ ਇਹਨਾਂ ਕਰੱਤਵਾਂ ਨੂੰ ਨਿਭਾਉਣ ਵਿੱਚ ਨਵੇਂ ਜਨਤਕ ਸੰਰੱਖਿਅਕ ਦਫਤਰ (Office of the Public Guardian-OPG) ਵੱਲੋਂ ਸਹਾਇਤਾ ਦਿੱਤੀ ਜਾਵੇਗੀ ਜੋ ਮੌਜੂਦਾ ਜਨਤਕ ਸੰਰੱਖਿਅਕ ਦਫਤਰ (Public Guardianship Office-PGO) ਦੀ ਥਾਂ ਲਵੇਗਾ।
- ਦੁਰ-ਵਿਵਹਾਰ ਦਾ ਇੱਕ ਨਵਾਂ **ਅਪਰਾਧਕ ਜੁਰਮ** ਜਾਂ ਜਾਣਬੁੱਝ ਕੇ ਕਿਸੇ ਅਜਿਹੇ ਵਿਅਕਤੀ ਦੀ ਬੇਗ਼ੋਰੀ ਜਿਸ ਵਿੱਚ ਸਮਰੱਥਾ ਦੀ ਕਮੀ ਹੈ।

ਦਸੰਬਰ 2006 ਵਿੱਚ ਪ੍ਰਕਾਸ਼ਿਤ ਹੋਣ ਵਾਲਾ ਇੱਕ **ਵਿਹਾਰ ਜ਼ਾਬਤਾ (A Code of Practice)** ਇਹ ਵਰਣਨ ਕਰੇਗਾ ਕਿ ਨਵਾਂ ਕਾਨੂੰਨ ਕਿਵੇਂ ਕੰਮ ਕਰੇਗਾ। ਕਾਨੂੰਨ ਕਹਿੰਦਾ ਹੈ ਕਿ ਹੋਰਨਾਂ ਦੇ ਨਾਲ ਨਾਲ ਪੇਸ਼ੇਵਰਾਂ ਅਤੇ ਤਨਖਾਹ ਲੈਣ ਵਾਲੇ ਸੰਭਾਲਕਾਂ ਨੂੰ ਵੀ ਲਾਜ਼ਮੀ ਤੌਰ ਤੇ ਇਸ ਜ਼ਾਬਤੇ ਦਾ ਆਦਰ ਕਰਨਾ ਚਾਹੀਦਾ ਹੈ।

ਕਾਨੂੰਨ ਸੌਜ਼ੂਦਾ ਪ੍ਰਬੰਧਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ?

ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਲਈ ਅਤਿਥੀ-ਪਾਲਕ (receiver) ਹੋ ਜਿਸ ਵਿੱਚ ਸਮਰੱਥਾ ਦੀ ਕਮੀ ਹੈ ਤਾਂ:

- ਅਪਰੈਲ 2007 ਦੇ ਬਾਅਦ ਵੀ ਤੁਸੀਂ ਆਪਣੀਆਂ ਸ਼ਕਤੀਆਂ ਬਣਾਈ ਰੱਖੋਗੇ ਪਰ ਤੁਹਾਡੇ ਨਾਲ ਨਵੀਂ ਬਚਾਓ ਅਦਾਲਤ (Court of Protection) ਵੱਲੋਂ ਨਿਯੁਕਤ ਸਹਿਕਾਰੀ (deputy) ਵੱਲੋਂ ਵਿਵਹਾਰ ਕੀਤਾ ਜਾਵੇਗਾ। ਜਨਤਕ ਸੰਰੱਖਿਅਣ ਦਫਤਰ ਸਾਰੇ ਅਤਿਥੀ ਪਾਲਕਾਂ (receivers) ਨਾਲ ਸੰਪਰਕ ਕਰੇਗਾ ਤਾਂ ਕਿ ਜ਼ਰੂਰੀ ਪ੍ਰਸ਼ਾਸਨ ਪ੍ਰਬੰਧਨ ਕੀਤੇ ਜਾ ਸਕਣ। ਤੁਹਾਨੂੰ ਸਾਡੇ ਨਾਲ ਸੰਪਰਕ ਕਰਨ ਦੀ ਲੋੜ ਨਹੀਂ।

ਜੇ ਤੁਸੀਂ ਕੋਈ ਚਿਰਸਥਾਈ ਅਟਾਰਨੀ ਸ਼ਕਤੀ (Enduring Power of Attorney – EPA) ਬਣਾਈ ਹੈ ਜਾਂ ਤੁਸੀਂ ਕਿਸੇ ਦੀ ਥਾਂ ਤੇ ਕਿਸੇ EPA ਤਹਿਤ ਕੰਮ ਕਰ ਰਹੇ ਹੋ:

- ਤਾਂ ਇਹ ਅਜੇ ਵੀ ਅਪਰੈਲ 2007 ਦੇ ਬਾਅਦ ਵੈਧ ਹੋਵੇਗੀ ਚਾਹੇ ਇਹ ਅਜੇ ਪੰਜੀਕਿਰਤ ਨਾ ਵੀ ਹੋਈ ਹੋਵੇ ਜਦ ਤੱਕ ਕਿ ਜਿਸ ਬੰਦੇ ਨੇ EPA ਬਣਾਈ ਸੀ ਉਹ ਇਸਨੂੰ ਨਸ਼ਟ ਕਰਨ ਦਾ ਫੈਸਲਾ ਨਹੀਂ ਕਰ ਲੈਂਦਾ ਅਤੇ ਇਸਦੀ ਬਜਾਏ ਇਸਨੂੰ ਇੱਕ ਦੀਰਘਕਾਲੀਨ ਅਟਾਰਨੀ ਸ਼ਕਤੀ (LPA) ਨਾਲ ਨਹੀਂ ਬਦਲ ਦਿੰਦਾ।

ਅਪਰੈਲ 2007 ਤੋਂ ਪਹਿਲਾਂ

ਪਰ ਫਿਰ ਵੀ ਇਹਨਾਂ ਤਬਦੀਲੀਆਂ ਨੂੰ ਤੁਹਾਨੂੰ ਹੁਣੇ ਹੀ ਭਵਿੱਖ ਵਾਸਤੇ ਯੋਜਨਾ ਬਣਾਉਣ ਲਈ ਜ਼ਰੂਰੀ ਕਾਰਵਾਈ ਕਰਨ ਜਾਂ ਕਿਸੇ ਅਜਿਹੇ ਵਿਅਕਤੀ ਦੇ ਵਿੱਤੀ ਮਾਮਲਿਆਂ ਦਾ ਪ੍ਰਬੰਧਨ ਕਰਨ ਤੋਂ ਨਹੀਂ ਰੋਕਣਾ ਚਾਹੀਦਾ, ਜਿਸ ਵਿੱਚ ਇਸ ਸਮਰੱਥਾ ਦੀ ਕਮੀ ਹੈ।

ਵਧੇਰੇ ਜਾਣਕਾਰੀ ਵਾਸਤੇ ਜਨਤਕ ਸੰਰੱਖਿਅਣ ਦਫਤਰ ਨਾਲ ਹੇਠ ਦਿੱਤੇ ਪਤੇ ਤੇ ਸੰਪਰਕ ਕਰੋ:

ਈ-ਮੇਲ: custserv@guardianship.gsi.gov.uk

ਟੈਲੀਫੋਨ: 0845 330 2900

ਜਾਂ ਇਹ ਵੈੱਬਸਾਈਟ ਦੇਖੋ: www.guardianship.gov.uk

ਨਵੇਂ ਕਾਨੂੰਨ ਬਾਰੇ ਅਗਲੇਰੀ ਜਾਣਕਾਰੀ

2006 ਦੇ ਅੰਤ ਤੱਕ ਅਸੀਂ ਵਧੇਰੇ ਵਿਸਤਰਿਤ ਜਾਣਕਾਰੀ ਵਾਲੀਆਂ ਕਿਤਾਬੜੀਆਂ (ਮੁਫਤ) ਹੇਠ ਲਿਖੇ ਲੋਕਾਂ ਦੇ ਗੁੱਟਾਂ ਵਾਸਤੇ ਪ੍ਰਕਾਸ਼ਿਤ ਕਰਾਂਗੇ ਜੋ ਕਾਨੂੰਨ ਤੋਂ ਪ੍ਰਭਾਵਿਤ ਹੋਣਗੇ:

1. ਉਹ ਲੋਕ ਜਿਨ੍ਹਾਂ ਵਿੱਚ ਸਮਰੱਥਾ ਦੀ ਕਮੀ ਹੋ ਸਕਦੀ ਹੈ ਜਾਂ ਜੋ ਭਵਿੱਖ ਵਾਸਤੇ ਅਗਾਊਂ ਯੋਜਨਾ ਬਣਾਉਣਾ ਚਾਹੁੰਦੇ ਹਨ
2. ਪਰਿਵਾਰ ਅਤੇ ਹੋਰ ਬਿਨਾਂ ਤਨਖਾਹ ਵਾਲੇ ਸੰਭਾਲਕ
3. ਸਿਹਤ ਅਤੇ ਸਮਾਜਕ ਸੰਭਾਲ ਵਿੱਚ ਕੰਮ ਕਰਦਾ ਅਮਲਾ
4. ਵਕੀਲ ਅਤੇ ਸਲਾਹ ਕਾਰਕੁੰਨ
5. ਸਿੱਖਣ ਵਿੱਚ ਅਪੰਗਤਾਵਾਂ ਵਾਲੇ ਲੋਕ

ਜੇ ਤੁਸੀਂ ਇਹਨਾਂ ਕਿਤਾਬੜੀਆਂ (booklets) ਨੂੰ ਪ੍ਰਾਪਤ ਕਰਨਾ ਚਾਹੋਗੇ ਤਾਂ ਕਿਰਪਾ ਕਰਕੇ ਸਾਡੇ ਨਾਲ ਸਾਡੀ ਵੈੱਬਸਾਈਟ ਰਾਹੀਂ ਜਾਂ ਇਸ ਸਰਵਰਕ ਦੇ ਪਿਛਲੇ ਪਾਸੇ ਦਿੱਤੇ ਪਤੇ ਤੇ ਸੰਪਰਕ ਕਰੋ, ਅਤੇ ਇਹ ਦਰਸਾਓ ਕਿ ਤੁਸੀਂ ਕਿਹੜੀਆਂ ਕਿਤਾਬੜੀਆਂ ਪ੍ਰਾਪਤ ਕਰਨਾ ਪਸੰਦ ਕਰੋਗੇ। ਜੇ ਤੁਹਾਨੂੰ ਕਾਨੂੰਨ ਬਾਰੇ ਹੋਰ ਕੋਈ ਜਾਣਕਾਰੀ ਚਾਹੀਦੀ ਹੈ, ਜਿਸ ਵਿੱਚ ਇੱਕ ਮੁਫਤ ਸੂਚਨਾ ਪੱਤਰ ਵੀ ਸ਼ਾਮਲ ਹੈ ਜੋ ਤੁਹਾਨੂੰ ਇਹ ਦੱਸਦਾ ਹੈ ਕਿ ਇਸਨੂੰ ਕਿਵੇਂ ਲਾਗੂ ਕੀਤਾ ਜਾ ਰਿਹਾ ਹੈ, ਤਾਂ ਕਿਰਪਾ ਕਰਕੇ ਇਸ ਲਿੰਕ ਤੇ ਸਾਡੀ ਵੈੱਬਸਾਈਟ ਤੇ ਜਾਓ: www.dca.gov.uk/capacity/index.htm

ਸੰਪਰਕ ਅਤੇ ਜਾਣਕਾਰੀ ਵਿਸਥਾਰ

ਡਾਕ: Mental Capacity Implementation
Programme
Department for Constitutional Affairs
5th floor, Steel House
11 Tothill Street
London
SW1H 9LH

ਟੈਲੀ: 020 7210 0037/0038

ਫੈਕਸ: 020 7210 0007

ਈ-ਮੇਲ: makingdecisions@dca.gsi.gov.uk

ਵੈੱਬਸਾਈਟ: www.dca.gov.uk/capacity/index.htm

ਬੇਨਤੀ ਕੀਤੇ ਜਾਣ ਤੇ ਇਹ ਕਿਤਾਬਚਾ (leaflet) ਹੋਰਨਾਂ ਭਾਸ਼ਾਵਾਂ ਅਤੇ ਵਿਕਲਪਕ ਵੰਨਗੀਆਂ ਵਿੱਚ ਵੀ ਉਪਲਬਧ ਹੋ ਸਕਦਾ ਹੈ।

ਨਵੇਂ ਦਿਮਾਗੀ ਸਮਰੱਥਾ ਕਾਨੂੰਨ ਬਾਰੇ ਜਾਣਕਾਰੀ ਤੁਹਾਡੇ ਤੱਕ ਹੇਠ ਦਿੱਤੇ ਸੰਗਠਨਾਂ ਦੁਆਰਾ ਪਹੁੰਚਾਈ ਜਾ ਰਹੀ ਹੈ:



Llywodraeth Cynulliad Cymru
Welsh Assembly Government



public
guardianship
office

dca

Department for
Constitutional Affairs
Justice, rights and democracy